

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦੀ ਸਮਰੱਥਾ ਦਾ ਫਾਇਦਾ ਲੈਣ ਅਤੇ ਰੀਜਨਲ ਸਰਵਿਸਿੰਗ ਪਾਬੰਦੀਆਂ ਤੋਂ ਧਿਆਨ ਦੇਣ ਨਾਲ, ਨੈਕਰੀ ਪੈਦਾ ਕਰਨ ਅਤੇ ਆਰਥਿਕ ਵਾਧੇ ਵਿੱਚ ਤੇਜ਼ੀ ਆਵੇਗੀ

ਬ੍ਰੈਂਪਟਨ, ਓਨਟਾਰੀਓ (7 ਜੂਨ, 2023) – ਸਿਟੀ, ਇਹ ਯਕੀਨੀ ਬਣਾਉਣ ਲਈ ਪ੍ਰੋਵਿੰਸੀਅਲ ਤੌਰ ਤੇ ਨਿਰਧਾਰਤ ਕੀਤੇ ਟ੍ਰਾਂਜਿਸ਼ਨ ਬੋਰਡ (Transition Board) ਵੱਲੋਂ ਵਿਚਾਰੇ ਜਾਣ ਦੀ ਬੇਹੱਦ ਜ਼ਰੂਰੀ ਲੋੜ ਤੇ ਧਿਆਨ ਦੇ ਰਹੀ ਹੈ ਕਿ ਰੀਜਨ ਆਫ ਪੀਲ (Region of Peel) ਦੇ ਖਤਮ ਹੋਣ ਨਾਲ, ਬ੍ਰੈਂਪਟਨ ਦਾ ਵਾਧਾ ਨਹੀਂ ਰੁਕੇਗਾ ਜਾਂ ਇਹ ਬ੍ਰੈਂਪਟਨ ਦੇ ਵਸਨੀਕਾਂ ਤੇ ਵਾਧੂ ਆਰਥਿਕ ਦਬਾਅ ਨਹੀਂ ਪਾ ਰਿਹਾ ਹੈ।

ਕੱਲ੍ਹ, ਸਿਟੀ ਨੇ ਪ੍ਰਵਾਨ ਕੀਤੀਆਂ ਹੋਈਆਂ ਸੱਤ ਖਾਸ ਰਿਹਾਇਸ਼ੀ ਅਰਜ਼ੀਆਂ ਦੇ ਉਦਾਹਰਨ ਦਿੱਤੇ, ਜਿਹਨਾਂ ਵਿੱਚ ਰੀਜਨਲ ਸਰਵਿਸਿੰਗ ਪਾਬੰਦੀਆਂ ਦੇ ਕਾਰਨ ਦੇਰੀ ਹੋ ਰਹੀ ਹੈ। ਇਹ ਪ੍ਰੋਜੈਕਟ ਇਕੱਲੇ ਹੀ ਕੁੱਲ 9,368 ਰਿਹਾਇਸ਼ੀ ਯੂਨਿਟਾਂ ਤਿਆਰ ਕਰਨਗੇ, ਜੋ ਓਨਟਾਰੀਓ ਸੂਬੇ ਵੱਲੋਂ ਤੈਅ ਕੀਤੇ, ਸਿਟੀ ਦੇ ਸਾਲਾਨਾ ਟੀਚਿਆਂ ਦਾ 83% ਹਨ:

- **263 ਕਵੀਨ ਸਟ੍ਰੀਟ ਈਸਟ (263 Queen St. East):** 2,810 ਯੂਨਿਟਾਂ ਦੇ ਨਾਲ ਲਗਭਗ 29-46 ਮੰਜ਼ਲਾਂ ਵਾਲੇ ਛੇ ਟਾਵਰ। ਦੇਰੀ ਦਾ ਕਾਰਨ: ਸੈਨੀਟਰੀ ਸੀਵਰ ਕੈਪੇਸਿਟੀ ਦਾ ਨਾ ਹੋਣਾ।
- **241 ਕਵੀਨ ਸਟ੍ਰੀਟ ਈਸਟ (241 Queen St. East):** 1,586 ਯੂਨਿਟਾਂ ਦੇ ਨਾਲ 35-ਮੰਜ਼ਲਾ 4 ਰਿਹਾਇਸ਼ੀ ਟਾਵਰ। ਦੇਰੀ ਦਾ ਕਾਰਨ: ਸੈਨੀਟਰੀ ਸੀਵਰ ਕੈਪੇਸਿਟੀ ਦਾ ਨਾ ਹੋਣਾ।
- **1685 & 1710 ਕਵੀਨ ਸਟ੍ਰੀਟ ਈਸਟ (1685 & 1710 Queen St. East):** 5-ਮੰਜ਼ਲਾ ਪੇਡਿਅਮ ਨਾਲ ਜੁੜੇ ਦੋ ਉੱਚੇ ਟਾਵਰਾਂ ਵਿੱਚ 704 ਰਿਹਾਇਸ਼ੀ ਯੂਨਿਟਾਂ। ਦੇਰੀ ਦਾ ਕਾਰਨ: ਸੀਵਰ ਕੈਪੇਸਿਟੀ ਦੇ ਕਾਰਨ ਜ਼ੋਨਿੰਗ ਤੇ ਹੋਲਡਿੰਗ ਚਿੰਨ੍ਹ।
- **227 ਵੋਡਨ ਸਟ੍ਰੀਟ (227 Vodden Street):** 2,551 ਦੇ ਨਾਲ ਸੈਂਟੇਨੀਅਲ ਮਾਲ (Centennial Mall) ਦੇ ਮਾਸਟਰ ਪਲਾਨ ਦਾ ਪੁਨਰ ਵਿਕਾਸ। ਦੇਰੀ ਦਾ ਕਾਰਨ: ਸੈਨੀਟਰੀ ਸੀਵਰ ਕੈਪੇਸਿਟੀ ਦਾ ਨਾ ਹੋਣਾ।
- **249 ਕਵੀਨ ਸਟ੍ਰੀਟ ਈਸਟ (249 Queen St. East):** 435 ਯੂਨਿਟਾਂ ਦੇ ਨਾਲ 38-ਮੰਜ਼ਲਾ ਰਿਹਾਇਸ਼ੀ ਬਿਲਡਿੰਗ। ਦੇਰੀ ਦਾ ਕਾਰਨ: ਸੈਨੀਟਰੀ ਸੀਵਰ ਕੈਪੇਸਿਟੀ ਦਾ ਨਾ ਹੋਣਾ।
- **253 ਕਵੀਨ ਸਟ੍ਰੀਟ ਈਸਟ (253 Queen St. East):** 652 ਰਿਹਾਇਸ਼ੀ ਯੂਨਿਟਾਂ ਦੇ ਨਾਲ ਦੋ ਉੱਚੀਆਂ ਬਿਲਡਿੰਗਾਂ (33 ਅਤੇ 38 ਮੰਜ਼ਲਾਂ)। ਦੇਰੀ ਦਾ ਕਾਰਨ: ਸੈਨੀਟਰੀ ਸੀਵਰ ਕੈਪੇਸਿਟੀ ਦਾ ਨਾ ਹੋਣਾ।
- **137 ਸਟੀਲਸ ਅਵੀਨਿਊ ਵੈਸਟ (137 Steeles Avenue West):** ਸੈਨੀਟਰੀ ਅਤੇ ਪਾਣੀ ਸਰਵਿਸਿੰਗ ਕੈਪੇਸਿਟੀ ਸੀਮਾਵਾਂ ਨਾਲ 630 ਅਪਾਰਟਮੈਂਟ ਯੂਨਿਟਾਂ ਦਾ ਵਿਕਾਸ ਰੁਕਿਆ ਹੋਇਆ ਹੈ, ਜਿਸ ਕਰਕੇ ਸਿਰਫ ਪਹਿਲੇ ਫੇਜ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਇਹਨਾਂ ਅਰਜ਼ੀਆਂ ਦੇ ਅਗਾਂਹ ਵਧਣ ਵਿੱਚ ਦੇਰੀ, ਰੀਜਨਲ ਸਰਵਿਸਿੰਗ ਪਾਬੰਦੀਆਂ ਤੋਂ ਧਿਆਨ ਦੇਣ ਦੀ ਬੇਹੱਦ ਜ਼ਰੂਰੀ ਲੋੜ ਤੇ ਧਿਆਨ ਦੇਣ ਅਤੇ ਬ੍ਰੈਂਪਟਨ ਵਿੱਚ ਸੰਪੰਨ ਰਿਹਾਇਸ਼ੀ ਮਾਰਕੀਟ ਅਤੇ ਆਰਥਿਕ ਵਾਧੇ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੰਦੀ ਹੈ।

ਜਨਵਰੀ ਵਿੱਚ, ਰੀਜਨ ਆਫ ਪੀਲ ਨੇ ਇਹ ਦੱਸਦੇ ਹੋਏ ਰੀਜਨਲ ਕਾਉਂਸਿਲ (Regional Council) ਨੂੰ ਅਨੁਮਾਨ ਪੇਸ਼ ਕੀਤੇ ਸਨ ਕਿ 2023 ਅਤੇ 2032 ਦੇ ਵਿਚਕਾਰ, ਪੀਲ ਵਿੱਚ ਪ੍ਰੋਵਿੰਸੀਅਲ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਰਵਿਸਿੰਗ ਲਾਗਤਾਂ ਲਈ ਕੈਪੀਟਲ ਖਰਚਿਆਂ ਵਿੱਚ, 20.4 ਬਿਲੀਅਨ ਡਾਲਰ ਦੀ ਲੋੜ ਹੈ। ਇਹ ਵੱਡਾ ਨਿਵੇਸ਼, ਜੋ ਪ੍ਰਾਪਰਟੀ ਗ੍ਰਹਿਣ ਅਤੇ ਸਿੱਧੇ ਉਸਾਰੀ ਨਾਲ ਸਬੰਧਿਤ ਨਾ ਹੋਣ ਵਾਲੀਆਂ ਲਾਗਤਾਂ ਤੋਂ ਬਗ਼ੈਰ ਹੈ, ਰੀਜਨ ਦੇ ਤੈਅ ਕੀਤੇ 10-ਸਾਲਾ ਕੈਪੀਟਲ ਬਜਟ ਤੋਂ ਦੁੱਗਣੇ ਤੋਂ ਵੀ ਵੱਧ ਹੈ।

ਹਾਲ ਵਿੱਚ ਹੀ, [2021 ਦੀ ਜਨਗਣਨਾ ਤੋਂ ਪ੍ਰਾਪਤ ਡੇਟੇ \(data from the 2021 census\)](#) ਤੋਂ ਪਤਾ ਲੱਗਾ ਕਿ ਪੀਲ ਰੀਜਨ ਵਿੱਚ ਕੁੱਲ ਅਬਾਦੀ ਵਾਧੇ ਦਾ 90% ਬ੍ਰੈਂਪਟਨ ਵਿੱਚ ਹੋਇਆ ਹੈ, ਜੋ ਇਹ ਸਪਸ਼ਟ ਕਰਦਾ ਹੈ ਕਿ ਇਹ ਸ਼ਹਿਰ, ਇਮੀਗ੍ਰੇਸ਼ਨ ਦਾ ਟਿਕਾਣਾ ਹੈ ਅਤੇ ਵਾਧੇ ਦੇ ਇਸ ਲੈਵਲ ਦੀ ਹਿਮਾਇਤ ਲਈ ਢੁਕਵੇਂ ਇੰਫਰਾਸਟ੍ਰਕਚਰ ਦੀ ਲੋੜ ਹੈ। ਪਿਛਲੇ ਤਿੰਨ ਸਾਲਾਂ ਤੋਂ ਸਾਲਾਨਾ ਤੌਰ ਤੇ, 8,000 ਤੋਂ ਵੱਧ ਨਵੀਆਂ ਰਿਹਾਇਸ਼ੀ ਬਿਲਡਿੰਗ ਸਬੰਧੀ ਅਰਜ਼ੀਆਂ ਪ੍ਰਵਾਨ ਕਰਨ ਅਤੇ ਟੂ ਯੂਨਿਟ ਡਵੈਲਿੰਗਸ (Two Unit Dwellings) ਲਈ 5,000 ਪਰਮਿਟ ਜਾਰੀ ਕਰਨ ਦੇ ਬਾਵਜੂਦ, ਸਿਟੀ ਲਗਾਤਾਰ ਰੀਜਨਲ ਸਰਵਿਸਿੰਗ ਪਾਬੰਦੀਆਂ ਦੇ ਕਾਰਨ ਚੁਣੌਤੀਆਂ ਦਾ ਸਾਮ੍ਹਣਾ ਕਰ ਰਹੀ ਹੈ, ਜੋ ਬ੍ਰੈਂਪਟਨ ਦੀ ਸਮਰੱਥਾ ਦਾ ਪੂਰਾ ਫਾਇਦਾ ਲੈਣ ਦੀ ਇਸਦੀ ਯੋਗਤਾ ਵਿੱਚ ਰੁਕਾਵਟ ਹਨ।

18 ਮਈ, 2023 ਨੂੰ, ਸੂਬੇ ਨੇ ਬਿਲ 112 – *ਦ ਹੇਜ਼ਲ ਮੈਕਕਾਲੀਅਨ ਐਕਟ* (Bill 112 - *The Hazel McCallion Act*) ਪੇਸ਼ ਕੀਤਾ ਸੀ। ਇਹ ਬਿਲ ਇਸ ਵੇਲੇ, 7 ਜੂਨ, 2023 ਤੱਕ ਓਨਟਾਰੀਓ ਲੈਜਿਸਲੇਚਰ (Ontario Legislature) ਵਿੱਚ ਥਰਡ ਰੀਡਿੰਗ (Third Reading) ਤੇ ਹੈ। ਜੇਕਰ ਪਾਸ ਹੋ ਗਿਆ, ਤਾਂ ਇਹ ਐਕਟ 1 ਜਨਵਰੀ, 2025 ਤੱਕ ਰੀਜਨਲ ਮਿਊਨਿਸਿਪਲਟੀ ਆਫ ਪੀਲ (Regional Municipality of Peel) ਨੂੰ ਖਤਮ ਕਰਕੇ, ਬ੍ਰੈਂਪਟਨ, ਕੈਲਡਨ (Caledon) ਅਤੇ ਮਿਸਿਸਾਗਾ (Mississauga) ਨੂੰ ਸਿੰਗਲ-ਟਿਅਰ ਮਿਊਨਿਸਿਪਲਟੀਜ਼ ਬਣਾ ਦੇਵੇਗਾ।

ਹਵਾਲੇ

“ਰੀਜਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੁਸ਼ਟੀ ਕੀਤੀ ਸੀ ਕਿ ਮਿਊਨਿਸਿਪਲਟੀਜ਼ ਵਿੱਚ 10 ਸਾਲਾਂ ਵਿੱਚ, ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਦੀ ਲਾਗਤ, 20.4 ਬਿਲੀਅਨ ਡਾਲਰ ਹੋਵੇਗੀ। ਬ੍ਰੈਂਪਟਨ ਨੇ ਆਪਣੇ ਨੇਬਰਸ ਦੇ ਇੰਫਰਾਸਟ੍ਰਕਚਰ ਵਿੱਚ ਇਤਿਹਾਸਕ ਤੌਰ ਤੇ ਵੱਡੇ-ਵੱਡੇ ਨਿਵੇਸ਼ ਕੀਤੇ ਹਨ ਅਤੇ ਹੁਣ ਇਸਤੇ ਨਿਰਭਰ ਹੈ ਕਿ ਉਸ ਸਹਾਇਤਾ ਦਾ ਫਲ ਮਿਲੇ ਕਿਉਂਕਿ ਅਸੀਂ ਸਾਡੇ ਬਾਰਡਰਾਂ ਦੇ ਅੰਦਰ ਬਹੁਤ ਜ਼ਿਆਦਾ ਵਾਧਾ ਦੇਖ ਰਹੇ ਹਾਂ। ਰੀਜਨਲ ਸਰਵਿਸਿੰਗ ਪਾਬੰਦੀਆਂ, ਮਹੱਤਵਪੂਰਣ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਅਟਕਾ ਰਹੀਆਂ ਹਨ, ਓਨਟਾਰੀਓ ਦੇ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਹਨ ਅਤੇ ਆਰਥਿਕ ਵਾਧੇ ਨੂੰ ਕੁਚਲ ਰਹੀਆਂ ਹਨ। ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਇਹਨਾਂ ਪਾਬੰਦੀਆਂ ਤੇ ਧਿਆਨ ਦੇਈਏ ਕਿ ਬ੍ਰੈਂਪਟਨ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਰੀਜਨ ਦਾ 90% ਅਬਾਦੀ ਵਾਧਾ ਬ੍ਰੈਂਪਟਨ ਵਿੱਚੋਂ ਆਉਣ ਅਤੇ ਲਗਾਤਾਰ ਵਾਧੇ ਦੀ ਆਸ ਦੇ ਨਾਲ, ਸਰਵਿਸਿੰਗ ਲਈ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਅਗਾਂਹ ਵਧਾਉਣ ਦੀ ਬੇਹੱਦ ਲੋੜ ਹੈ। ਸਾਡੀ ਤਰਜੀਹ ਲਗਾਤਾਰ ਇੱਕ ਜੋਸ਼ੀਲੀ ਅਤੇ ਖੁਸ਼ਹਾਲ ਕਮਿਊਨਿਟੀ ਬਣਾਉਣ ਦੀ ਹੈ, ਜਿੱਥੇ ਲੋਕ ਰਹਿ, ਕੰਮ ਕਰ ਅਤੇ ਸੰਪੰਨ ਬਣ ਸਕਣ। ਰੀਜਨ ਆਫ ਪੀਲ ਵੱਲੋਂ ਸਰਵਿਸਿੰਗ ਪਾਬੰਦੀਆਂ ਦੇ ਕਾਰਨ ਕਈ ਪ੍ਰੋਜੈਕਟਾਂ ਵਿੱਚ ਦੇਰੀ ਹੋ ਰਹੀ ਹੈ ਅਤੇ ਸਾਡੇ ਪ੍ਰੋਵਿੰਸੀਅਲ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਅਤੇ ਇੰਡਸਟ੍ਰੀਅਲ ਵਿਕਾਸਾਂ ਦੇ ਦੁਆਰਾ ਬ੍ਰੈਂਪਟਨ ਦੇ ਅੰਦਰ ਵਸਨੀਕਾਂ ਨੂੰ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪ੍ਰਦਾਨ ਕਰਨ ਲਈ, ਸਾਡੇ ਲਈ ਮਹੱਤਵਪੂਰਣ ਮੁੱਦੇ ਤੇ ਧਿਆਨ ਦੇਣਾ ਲਾਜ਼ਮੀ ਹੈ।”

- ਮਾਈਕਲ ਪਲੇਸ਼ੀ (Michael Palleschi), ਰੀਜਨਲ ਕਾਉਂਸਲਰ, ਵਾਰਡਸ 2 ਅਤੇ 6; ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 90,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca